

Translation courtesy of:



<http://www.sikhitothemax.com>

Sri Guru Granth Sahib, Pages 669-670

ਧਨਾਸਰੀ ਮਹਲਾ ੪ ॥

dhhan**aa**sar**ee** mehal**aa** 4 ||  
*Dhanaasaree, Fourth Mehl:*

ਇਛਾ ਪੂਰਕੁ ਸਰਬ ਸੁਖਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ ॥

eish**h**aa p**oo**rak sarab sukhad**h**aa**th**aa har **ja**a **kai** vas **hai** **ka**amadh**h**aa**e**naa ||  
*The Lord is the Fulfiller of desires, the Giver of total peace; the Kaamadhaynaa, the wish-fulfilling cow, is in His power.*

ਸੋ ਐਸਾ ਹਰਿ ਧਿਆਈਐ ਮੇਰੇ ਜੀਅਤੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ ॥੧॥

**so** **ai**saa har dh**h**ia**ee**eai **ma**erae **je**earrae **th**aa sarab suk**h** **pa**ave**hi** **ma**erae man**aa** ||1||  
*So meditate on such a Lord, O my soul. Then, you shall obtain total peace, O my mind. ||1||*

ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ ॥

jap man sath **na**am sad**h**aa sath **na**am ||  
*Chant, O my mind, the True Name, Sat Naam, the True Name.*

ਹਲਤਿ ਪਲਤਿ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖੁ ਨਿਰੰਜਨਾ ॥ ਰਹਾਉ ॥

halath palath mu**kh** **oo**jal **h**o**ee** **hai** nith dh**h**ia**ee**eai har pu**ra**k**h** nira(n)jan**aa** || reh**aa**o ||  
*In this world, and in the world beyond, your face shall be radiant, by meditating continually on the immaculate Lord God. ||Pause||*

ਜਹ ਹਰਿ ਸਿਮਰਨੁ ਭਇਆ ਤਹ ਉਪਾਧਿ ਗਤੁ ਕੀਨੀ ਵਡਭਾਗੀ ਹਰਿ ਜਪਨਾ ॥

jeh har si**ma**ran bhae**ia**a the**h** **o**upa**ad**hh gath **ke**ee**ee** vaddab**h**aa**ge**e har japan**aa** ||  
*Wherever anyone remembers the Lord in meditation, disaster runs away from that place. By great good fortune, we meditate on the Lord.*

ਜਨ ਨਾਨਕ ਕਉ ਗੁਰਿ ਇਹ ਮਤਿ ਦੀਨੀ ਜਪਿ ਹਰਿ ਭਵਜਲੁ ਤਰਨਾ ॥੨॥੬॥੧੨॥

jan **na**anak ko gu**ra** **ei**h math dh**ee**ne**e** jap har bhavajal tharan**aa** ||2||6||12||  
*The Guru has blessed servant Nanak with this understanding, that by meditating on the Lord, we cross over the terrifying world-ocean. ||2||6||12||*